



**BCM SCHOOL, PAKHOWAL ROAD,
BASANT CITY, LUDHIANA
HOLIDAYS HOMEWORK
STD-V**

SUMMER

SUBJECT-ENGLISH

➤ **READING COMPREHENSION-**

Read a story book of your own choice and write short summary on it.

➤ **CREATIVE WRITING-**

Write a paragraph about your dream vacation destination and explain why you want to go there.

➤ **VOCABULARY BUILDING**

Find and learn 30 new words from any newspaper /book / magazine and also frame sentences of these words.

➤ **ACTIVITY EDGE**

Make a list of famous authors of Punjab and Odisha.

➤ **PRACTICE EDGE**

Picture Description- Workbook Page no.208,209

Comprehension –Workbook Page no.13 to 18

Practice Paper-1 Workbook Page no.241,242

SUBJECT- SOCIAL SCIENCE

➤ **RESEARCH**

Write few sentences on any one famous Social Reformer of India.

➤ **MAP SKILL**

Draw map of India and locate all the states ,union territories and their capitals.

Locate Continents, Oceans on World map.

➤ **CURRENT AFFAIRS**

Read newspaper daily and write any three important news events.

➤ **ACTIVITY EDGE**

Compare and write geographical features of Punjab and Odisha.

SUBJECT- MATHEMATICS

➤ **MATHS IN DAILY LIFE**

Collect different bills (e.g. Grocery, Clothes, Restaurant etc.). Highlight the total amount on each bill.

Now make a collage with all the bills collected by you and find the total amount of all the bills.

➤ **CREATIVE CLASSIFYING WITH TRIANGLES AND QUADRILATERALS**

Make two colourful geometrical patterns by using craft paper (one by using different types of triangle and other by using different *types of quadrilateral*)

➤ **PRACTICAL MATHEMATICS**

Create your daily routine chart and calculate the total time spent on various activities (e.g. playing, studying, watching T.V. etc.). Now represent data collected by you with the help of colourful Bar Graph.

SUBJECT-SCIENCE

➤ **PROJECT BASED**

Make a balanced diet working wheel model essential for leading a healthy life.

➤ **EXPERIMENT AND OBSERVATION**

Conduct a simple experiment at home such as making a volcano with baking soda and vinegar. Write down the steps and your observation.

➤ **LEARNING BY DOING**

Make a simple electric circuit by using electric wires, LED, battery and switch.

➤ **ACTIVITY EDGE**

Make a collage of traditional food items of Punjab and Odisha on scrap book.

SUBJECT-HINDI

➤ **ਰਚਨਾਤਮਕ ਲੇਖਨ:**

ਗਰਮੀ ਦੀ ਛੁਟਟਿਯੋਂ ਮੇਂ ਕੀ ਗੜ੍ਹ ਕਿਸੀ ਯਾਤਰਾ ਕਾ ਵਰਨਣ ਤਸਵੀਰੋਂ ਸਹਿਤ ਅਪਨੀ ਸਕ੍ਰੈਪ ਬੁਕ ਮੇਂ ਕਰੋ।

➤ **ਕਲਾ ਏਕੀਕਰਣ ਗਤਿਵਿਧਿ:**

ਅਪਨੀ ਸਕ੍ਰੈਪਬੁਕ ਮੇਂ ਤੜੀਸਾ ਤਥਾ ਪੰਜਾਬ ਪਰ ਏਕ ਪਰਿਯੋਜਨਾ ਤੈਯਾਰ ਕਰੋ ਜਿਸਮੇਂ ਵਹਾੱ ਕੀ ਸੰਸਕ੍ਰਿਤਿ, ਵੇਸ਼ ਭ੍ਰੂਸ਼ਾ, ਜਲਵਾਯੁ ਤਥਾ ਤਦ੍ਯੋਗ-ਧੰਧੋਂ ਕੇ ਬਾਰੇ ਮੇਂ ਚਿਤ੍ਰ ਸਹਿਤ ਵਰਨਣ ਕਰੋ।

➤ **ਅਨੁਭਵਾਤਮਕ ਅਧਿਗਮ (experiential learning):** ਗਰਮੀ ਦੀ ਛੁਟਟਿਯੋਂ ਮੇਂ ਕੋੜ੍ਹ ਏਕ ਪੌਸ਼ਟਿਕ ਵਯੰਜਨ ਬਨਾਨਾ ਸੀਖੋਂ ਤਥਾ ਤਸਕੀ ਵਿਧਿ (recipe) ਚਿਤ੍ਰ ਸਹਿਤ ਸਕ੍ਰੈਪ ਬੁਕ ਮੇਂ ਚਿਪਕਾਏਂ।

SUBJECT-PUNJABI

➤ **ਕਲਾ ਏਕੀਕ੍ਰਿਤ**

ਵਿਦਿਆਰਥੀ scrapbook ਤੇ ਪੰਜਾਬ ਅਤੇ ਉੜੀਸਾ ਦੇ ਪਹਿਰਾਵੇ ਦੀਆਂ ਤਸਵੀਰਾਂ ਚਿਪਕਾ ਕੇ ਉਨ੍ਹਾਂ ਦੇ ਨਾਂ ਲਿਖਣਗੇ।

➤ **ਕਵਿਤਾ ਉਚਾਰਨ**

'ਕੈਮ ਦੀ ਸੇਵਾਦਾਰ' ਕਵਿਤਾ ਜੁਬਾਨੀ ਯਾਦ ਕਰੋ।

➤ **ਰਚਨਾਤਮਕ ਕਾਰਜ**

ਤੁਸੀਂ ਗਰਮੀ ਦੀਆਂ ਛੁੱਟੀਆਂ ਕਿਵੇਂ ਬਿਤਾਈਆਂ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

➤ **ਪ੍ਰੋਜੈਕਟ ਕਾਰਜ**

ਵਿਦਿਆਰਥੀ scrapbook ਤੇ 'ਸੂਰਜ' ਦੀ ਤਸਵੀਰ ਬਣਾਉਂਦੇ ਹੋਏ ਜੀਵਨ ਵਿੱਚ ਇਸ ਦੀ ਮਹੱਤਤਾ ਬਾਰੇ ਕੁਝ ਸਤਰਾਂ ਲਿਖਣਗੇ।

SUBJECT- ART&CRAFT

➤ INSTRUCTIONS

- # Work should be neat and clean.
- # Make it decorative and use bright colours
- # Submit your Holidays homework during Art period.
- # Make Rajasthani puppets or stone art on both sides and use solid material.

➤ Roll no 1 to 10 - Decorative Umbrella



➤ Roll no 11 to 20 - Decorative Rajasthani puppets



➤ Roll no 21 to 30 - Pakhi Decorative



➤ Roll no 31 onwards - Decorative Stone Art



SUBJECT- SKILL & COMPETENCY SAFAL

➤ Knowledge Scoop Pg. No. 94- 99

NOTE- Do complete in your book

CONSTRUCTIVE POINTERS

- ✓ Develop a simple fitness routine like yoga or physical exercise
- ✓ Drink plenty of water
- ✓ Remember to Converse in English
- ✓ Help your mother in household chores like cleaning, dusting, serving etc
- ✓ Engage yourself in reading good books
- ✓ Fix your screentime

NOTE- Do complete your holidays homework of all subjects in one scrap book.

